

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ, ਬਜ਼ੁਰਗਾਂ ਲਈ ਲੌਂਗ-ਟਰਮ ਕੇਅਰ ਦੇ ਕੈਂਪਸ ਦੀ ਮਦਦ ਕਰ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (10 ਮਾਰਚ, 2021) – ਸਿਟੀ ਕਾਉਂਸਿਲ (City Council) ਨੇ ਸਟਾਫ਼ ਨੂੰ ਫਲਾਵਰ ਸਿਟੀ ਕਮਿਊਨਿਟੀ ਕੈਂਪਸ (Flower City Community Campus) ਤੇ, ਪੰਜ ਏਕੜ ਤੱਕ ਦੀ ਜ਼ਮੀਨ ਦੀ ਲੀਜ਼ ਤਿਆਰ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਜ਼ਮੀਨ, ਬ੍ਰੈਂਪਟਨ ਦੇ ਬਜ਼ੁਰਗਾਂ ਲਈ ਲੌਂਗ-ਟਰਮ ਕੇਅਰ ਦੀ ਮਦਦ ਵਿੱਚ ਇੱਕ ਖਾਸ ਕੈਂਪਸ ਆਫ ਕੇਅਰ (Campus of Care) ਬਣਾਉਣ ਲਈ, ਗੋਲਡਨ ਏਜ ਵਿਲੇਜ ਫਾਰ ਦ ਐਲਡਰਲੀ (ਜੀ.ਏ.ਵੀ.ਈ.) (Golden Age Village for The Elderly) (GAVE) ਨੂੰ ਦਿੱਤੀ ਜਾ ਰਹੀ ਹੈ।

ਕੈਂਪਸ ਆਫ ਕੇਅਰ ਫੈਸਿਲਿਟੀ ਵਿੱਚ ਦੋ ਬਿਲਡਿੰਗਾਂ ਸ਼ਾਮਲ ਹੋਣਗੀਆਂ। ਇੱਕ ਵਿੱਚ 160-ਬੈੱਡ ਵਾਲਾ ਲੌਂਗ-ਟਰਮ ਕੇਅਰ ਦਾ ਆਧੁਨਿਕ ਹੋਮ ਹੋਵੇਗਾ ਅਤੇ ਦੂਜੀ ਵਿੱਚ 140-ਯੂਨਿਟ ਵਾਲੀ ਪੁੱਜਣਯੋਗ ਹਾਊਸਿੰਗ ਯੂਨਿਟ ਹੋਵੇਗੀ। ਕੈਂਪਸ ਆਫ ਕੇਅਰ, ਬਜ਼ੁਰਗਾਂ ਨੂੰ ਜੀਵਨਸ਼ੈਲੀ ਅਤੇ ਸਿਹਤ ਸਬੰਧੀ ਹੋਰ ਮਦਦ ਵੀ ਪ੍ਰਦਾਨ ਕਰੇਗਾ, ਜਿਸ ਨਾਲ ਉਹ ਸੁਤੰਤਰ ਰੂਪ ਨਾਲ ਜੀਵਨ ਜਿਓਣ ਵਿੱਚ ਸਮਰੱਥ ਹੋਣਗੇ। ਬਜ਼ੁਰਗਾਂ ਨੂੰ ਉਹਨਾਂ ਦੇ ਘਰਾਂ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਦੇ ਨਾਲ, ਹੈਲਥ ਕੇਅਰ ਸਿਸਟਮ ਤੇ ਦਬਾਅ ਘਟੇਗਾ।

ਰਜਿਸਟਰਡ ਚੈਰਿਟੀ ਵਜੋਂ, GAVE ਦਾ ਮਿਸ਼ਨ, ਓਨਟਾਰੀਓ ਵਿੱਚ ਬਜ਼ੁਰਗਾਂ ਲਈ ਗੰਭੀਰ ਹਾਊਸਿੰਗ ਸੰਕਟ ਤੇ ਧਿਆਨ ਦੇਣ ਵਿੱਚ ਮਦਦ ਕਰਨਾ ਹੈ। ਨਾਲ ਹੀ, ਵੰਨ-ਸੁਵੰਨੀਆਂ ਸੱਭਿਆਚਾਰਕ, ਵਿਰਸੇ ਸਬੰਧੀ, ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦੇ ਦੁਆਰਾ, ਬਜ਼ੁਰਗਾਂ ਲਈ ਅਤੇ ਹੋਰ ਲੋਕਾਂ ਲਈ, ਖੁਸ਼ਹਾਲ, ਸਿਹਤਮੰਦ ਅਤੇ ਸੰਤੁਸ਼ਟ ਜੀਵਨਸ਼ੈਲੀ ਵਿਕਸਿਤ ਕਰਨ ਲਈ, ਸੁਤੰਤਰ ਜੀਵਨ ਅਤੇ ਲੌਂਗ-ਟਰਮ ਕੇਅਰ ਪ੍ਰਦਾਨ ਕਰਨਾ ਵੀ ਇਸਦਾ ਮਿਸ਼ਨ ਹੈ।

ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਸਭ ਤੋਂ ਪਹਿਲਾਂ, 26 ਜਨਵਰੀ, 2020 ਨੂੰ, ਕੈਂਪਸ ਆਫ ਕੇਅਰ ਵਿਕਸਿਤ ਕਰਨ ਵਾਸਤੇ, 50 ਸਾਲਾਂ ਦੀ ਮਿਆਦ ਲਈ GAVE ਨੂੰ ਸਮਰਪਿਤ ਜ਼ਮੀਨ ਦੀ ਪ੍ਰਵਾਨਗੀ ਦਿੱਤੀ ਸੀ।

ਓਨਟਾਰੀਓ ਦੀ ਮਿਨਿਸਟਰੀ ਆਫ ਲੌਂਗ-ਟਰਮ ਕੇਅਰ (Ministry of Long-Term Care), ਲੌਂਗ-ਟਰਮ ਕੇਅਰ ਤੱਕ ਪਹੁੰਚ ਨੂੰ ਵਧਾਉਣ ਲਈ ਅਤੇ ਹਾਲਵੇ ਹੈਲਥ ਕੇਅਰ (ਹਸਪਤਾਲ ਵਿੱਚ ਬੈੱਡਾਂ ਦੀ ਘਾਟ ਦੇ ਕਾਰਨ ਡਿਓਫੀ ਵਿੱਚ ਮਰੀਜ਼ਾਂ ਦਾ ਇਲਾਜ ਕਰਨਾ) ਨੂੰ ਖ਼ਤਮ ਕਰਨ ਵਿੱਚ ਮਦਦ ਲਈ, 15,000 ਨਵੇਂ ਲੌਂਗ-ਟਰਮ ਕੇਅਰ ਸਬੰਧੀ ਬੈੱਡਾਂ ਲਈ ਕੈਪੇਸਿਟੀ ਬਣਾ ਰਹੀ ਹੈ, ਜਿਸ ਵਿੱਚ 2023 ਤੱਕ ਪੂਰਾ ਕਰਨ ਦੇ ਟੀਚੇ ਨਾਲ ਲੌਂਗ-ਟਰਮ ਕੇਅਰ ਸਬੰਧੀ 7,000, ਹੋਰ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ।

ਹਵਾਲੇ

“ਸਿਟੀ ਆਫ ਬ੍ਰੈਂਪਟਨ, ਸਾਡੇ ਬਜ਼ੁਰਗਾਂ ਦੀ ਮਦਦ ਕਰਨ ਲਈ ਸਮਰਪਿਤ ਹੈ, ਜਿਹਨਾਂ ਨੇ ਆਪਣੇ ਬੱਚਿਆਂ, ਪੋਤੇ-ਪੋਤੀਆਂ, ਅਜ਼ਾਦੀ ਅਤੇ ਕੈਨੇਡਾ ਵਿੱਚ ਬਿਹਤਰ ਜ਼ਿੰਦਗੀ ਲਈ ਆਪਣੀਆਂ ਜ਼ਿੰਦਗੀਆਂ ਦਾ ਬਲਿਦਾਨ ਦਿੱਤਾ ਹੈ। ਗੋਲਡਨ ਏਜ ਵਿਲੇਜ ਫਾਰ ਦ ਐਲਡਰਲੀ ਵਰਗੇ ਸੰਗਠਨਾਂ ਦੇ ਦੁਆਰਾ, ਸਾਡੇ ਬਜ਼ੁਰਗ, ਅਰਾਮ ਅਤੇ ਸੁਰੱਖਿਆ ਦੇ ਨਾਲ ਆਪਣੇ ਸੁਨਹਿਰੇ ਦਿਨਾਂ ਦਾ ਅਨੰਦ ਮਾਣਨ ਦੇ ਯੋਗ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਗੋਲਡਨ ਏਜ ਵਿਲੇਜ ਫਾਰ ਦ ਐਲਡਰਲੀ ਨੂੰ, ਫਲਾਵਰ ਸਿਟੀ ਕਮਿਊਨਿਟੀ ਕੈਂਪਸ ਤੇ ਇਹ ਜ਼ਮੀਨ ਲੀਜ਼ ਤੇ ਦੇਣਾ ਇਹ ਦਰਸਾਉਂਦਾ ਹੈ ਕਿ ਸਿਟੀ ਆਫ ਬ੍ਰੈਂਪਟਨ, ਸਾਡੀ ਕਮਿਊਨਿਟੀ ਵਿੱਚ ਲੌਂਗ-ਟਰਮ ਕੇਅਰ ਵਿੱਚ ਮਦਦ ਕਰਨ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਲਈ ਵਚਨਬੱਧ ਹੈ। ਲੋਕਲ ਰੀਜਨਲ

ਕਾਉਂਸਲਰ ਅਤੇ ਪੀਲ ਦੇ ਚੇਅਰ ਆਫ ਹਿਊਮੈਨ ਸਰਵਿਸਿਜ ਹੋਣ ਵਜੋਂ, ਮੈਂ ਬ੍ਰੈਂਪਟਨ ਵਿੱਚ ਗੋਲਡਨ ਏਜ ਵਿਲੇਜ ਦੀ ਵਚਨਬੱਧਤਾ ਦਾ ਸੁਆਗਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਸਿਟੀ ਕਾਉਂਸਿਲ ਨੇ, ਵਾਰਡ 4 ਵਿੱਚ ਇਸ ਮਹੱਤਵਪੂਰਣ ਪੁੱਜਣਯੋਗ ਹਾਊਸਿੰਗ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਪ੍ਰਵਾਨਗੀ ਦਿੱਤੀ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ; ਚੇਅਰ, ਹਿਊਮੈਨ ਸਰਵਿਸਿਜ, ਰੀਜਨ ਆਫ ਪੀਲ

“ਕੈਂਪਸ ਆਫ ਕੇਅਰ ਹੋਣ ਨਾਲ, ਬਜ਼ੁਰਗਾਂ ਨੂੰ ਅਜਿਹੀ ਥਾਂ ਤੇ ਸੁਰੱਖਿਅਤ ਅਤੇ ਸਿਹਤਮੰਦ ਰੱਖ ਕੇ, ਜਿਸਨੂੰ ਉਹ ਆਪਣਾ ਘਰ ਆਖ ਸਕਣ, ਸਾਡੇ ਹੈਲਥ ਕੇਅਰ ਸਿਸਟਮ ਤੇ ਦਬਾਅ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸ ਵਾਰਡ ਵਿੱਚ ਬਜ਼ੁਰਗਾਂ ਲਈ, 160-ਬੈੱਡ ਵਾਲਾ ਲੌਂਗ-ਟਰਮ ਕੇਅਰ ਵਾਲਾ ਆਧੁਨਿਕ ਹੋਮ ਅਤੇ 140-ਯੂਨਿਟ ਵਾਲੀ ਪੁੱਜਣਯੋਗ ਹਾਊਸਿੰਗ ਯੂਨਿਟ, ਵਾਰਡ 4 ਵਿੱਚ ਇੱਕ ਸ਼ਾਨਦਾਰ ਵਾਧਾ ਹੈ, ਜੋ ਯਕੀਨੀ ਬਣਾਉਂਦੀ ਹੈ ਕਿ ਬ੍ਰੈਂਪਟਨ ਦੇ ਬਜ਼ੁਰਗਾਂ ਕੋਲ ਇੱਕ ਪੁੱਜਣਯੋਗ ਥਾਂ ਹੈ, ਜਿਸਨੂੰ ਉਹ ਘਰ ਆਖ ਸਕਦੇ ਹਨ।”

- ਜੈਫ ਬੋਮੈਨ (Jeff Bowman), ਸਿਟੀ ਕਾਉਂਸਲਰ, ਵਾਰਡਸ 3 ਅਤੇ 4, ਸਿਟੀ ਆਫ ਬ੍ਰੈਂਪਟਨ

“ਇਹ ਪ੍ਰੋਜੈਕਟ ਸਿੱਧੇ ਤੌਰ ਤੇ, ਸਾਡੀ ਸਿਟੀ ਦੇ ਸਭ ਤੋਂ ਵੱਧ ਕਮਜ਼ੋਰ ਨਿਵਾਸੀਆਂ ਦੀ ਮਦਦ ਕਰਦਾ ਹੈ। ਇਸ ਕੈਂਪਸ ਆਫ ਕੇਅਰ ਫੈਸਿਲਿਟੀ ਦਾ ਸਮਾਜਿਕ-ਆਰਥਿਕ ਪ੍ਰਭਾਵ, ਸਿਟੀ ਆਫ ਬ੍ਰੈਂਪਟਨ ਦੇ ਕਈ ਖੇਤਰਾਂ ਵਿੱਚ ਨੈਕਰੀਆਂ ਪੈਦਾ ਕਰਕੇ, ਸਿਟੀ ਦੀ ਆਰਥਿਕ ਬਹਾਲੀ ਵਿੱਚ ਮਦਦ ਕਰੇਗਾ, ਇਹਨਾਂ ਖੇਤਰਾਂ ਵਿੱਚ ਸ਼ਾਮਲ ਹਨ, ਉਸਾਰੀ, ਸੂਚਨਾ ਟੈਕਨੋਲੋਜੀ ਅਤੇ ਲੌਂਗ-ਟਰਮ ਕੇਅਰ। ਇਸ ਮਹੱਤਵਪੂਰਣ ਭਾਈਵਾਲੀ ਦੇ ਅੱਗੇ ਵਧਣ ਵਿੱਚ ਸਾਨੂੰ ਖੁਸ਼ੀ ਹੈ, ਜੋ ਸਾਡੇ ਬਜ਼ੁਰਗਾਂ ਦੀ ਕਮਿਊਨਿਟੀ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਦੀ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca